

COVID-19

{ਇਹ ਸਿਟੀ ਆਫ ਵੇਨਕੂਵਰ ਵਲੋਂ ਕੋਵਿਡ-19 ਦੇ ਜੁਆਬ ਵਿੱਚ ਅਨੁਵਾਦ ਕੀਤਾ ਪਹਿਲੇ ਈ-ਨਿਓਜ਼ਲੈਟਰ ਦਾ ਸਾਰ ਹੈ, ਅਗਲਾ ਅਪਡੇਟ ਅਪ੍ਰੈਲ 1-16 ਤਕ ਦਾ ਸਾਰ ਲੈ ਕੇ ਆਏਗਾ}

ਸਿਟੀ ਆਫ ਵੇਨਕੂਵਰ ਵਲੋਂ ਸਿਟੀ ਅਪਡੇਟਸ- ਮਾਰਚ 2020

ਸਿਟੀ ਆਫ ਵੇਨਕੂਵਰ ਵਲੋਂ ਕੋਵਿਡ-19 ਲਈ ਕੇਂਦਰਿਤ ਏਮਰਜੈਂਸੀ ਐਪਰੇਸ਼ਨ ਸੈਂਟਰ ਹੁਣ ਚਾਲੂ ਹੈ।

ਵੇਨਕੂਵਰ ਦੇ ਵਸਨੀਕਾਂ ਨੂੰ ਸੁਰੱਖਿਅਤ ਅਤੇ ਸੇਹਤਮੰਦ ਰਖਣ ਲਈ ਪਿਛਲੇ ਕਈ ਹਫਤਿਆਂ ਤੋਂ ਅਸੀਂ ਲਗਾਤਾਰ ਪਬਲਿਕ ਹੈਲਥ ਸੇਵਾ ਦੇ ਅਫਸਰਾਂ ਅਤੇ ਹੋਰ ਬਹੁਤ ਹਿਸੇਦਾਰ ਸੇਵਾਵਾਂ ਨਾਲ ਜੁੜਕੇ ਕੰਮ ਕਰ ਰਹੇ ਹਾਂ।

ਸਿਟੀ ਅਤੇ ਪਾਰਕ ਬੋਰਡ ਦੀਆਂ ਕਈ ਸੇਵਾਵਾਂ ਹੁਣ ਬੰਦ ਹਨ। ਕੁਝ ਮੁਲਾਜ਼ਮਾਂ ਨੂੰ ਜ਼ਰੂਰੀ ਸੇਵਾਵਾਂ ਦੇ ਵਿਚ ਲਗਾ ਦਿਤਾ ਗਿਆ ਹੈ, ਅਤੇ ਬਾਕੀ ਸੇਵਾਵਾਂ ਆਨਿਲਾਇਨ, ਫੋਨ ਅਤੇ ਅਪਆਂਟਮੈਂਟ ਰਾਹੀਂ ਉਪਲੱਭਦ ਹਨ।

ਸਿਟੀ ਕੋਵਿਡ-19 ਬਾਰੇ ਕੀ ਕਰ ਰਹੀ ਹੈ ਅਤੇ ਤੁਸੀਂ ਕੀ ਕਰ ਸਕਦੇ ਹੋ, ਇਹ ਜਾਣਨ ਲਈ vancouver.ca/covid19 ਤੇ ਸਿਟੀ ਦੇ ਲਗਾਤਾਰ ਕੀਤੀ ਅਪਡੇਟਿਡ ਜਾਣਕਾਰੀ ਦੇਖੋ।
(ਇਹ ਜਾਣਕਾਰੀ ਹੁਣ ਕਈ ਜੁਬਾਨਾਂ ਵਿਚ ਉਪਲੱਭਦ ਹੈ)

ਘਰ ਰਹੋ, ਅਤੇ ਘਰ ਵਿੱਚ ਹੀ ਟਿਕੇ ਰਹੋ- ਅਤੇ ਵੇਨਕੂਵਰ ਦੇ ਕਰਵ ਨੂੰ ਪਧਰ ਕਰਨ ਵਿਚ ਮਦਦ ਕਰੋ।
ਆਪਣੇ-ਆਪ ਨੂੰ, ਆਪਣੇ ਪਿਆਰਿਆਂ ਨੂੰ, ਅਤੇ ਆਪਣੇ ਗੁਆਂਢਿਆਂ ਨੂੰ ਸੁਰੱਖਿਅਤ ਰਖਣ ਲਈ ਵਸਨੀਕਾਂ ਨੂੰ ਉਤਸਾਹਿਤ ਕੀਤਾ ਜਾਂਦਾ ਹੈ।

ਕੋਵਿਡ-19 ਨਾਲ ਹਜ਼ਾਰਾਂ ਲੋਕ ਹਰ ਰੋਜ਼ ਮਰ ਰਹੇ ਹਨ, ਇਸ ਲਈ ਅਸੀਂ ਤੁਹਾਨੂੰ ਆਖ ਰਹੇ ਹਾਂ:

1. ਆਪਣੇ ਘਰ ਤੋਂ ਬਾਹਰ ਦੇ ਲੋਕਾਂ ਤੋਂ ਦੋ ਮੀਟਰ ਦਾ ਸ਼ਰੀਰਕ ਫ਼ਾਸਲਾ ਰਖੋ।
2. ਲੋਕਾਂ ਤੋਂ ਨਿਜੀ ਜਾਇਦਾਦ, ਕੰਮ ਤੇ ਜਾਂ ਪਾਰਕਾਂ ਵਿਚ ਇਕੱਠੇ ਹੋਣ ਤੋਂ ਬਚੋ।
3. ਜੇ ਹੋ ਸਕੇ, ਤਾਂ ਘਰੋਂ ਹੀ ਕੰਮ ਕਰੋ।
4. ਸਿਰਫ ਜ਼ਰੂਰੀ ਕੰਮ ਲਈ ਬਾਹਰ ਜਾਓ, ਜਿਵੇਂ ਕਿ ਗਰੋਸਰੀ ਖਰੀਦਣ ਲਈ, ਦਵਾਇਆਂ ਲਿਆਉਣ ਅਤੇ ਘਰ ਦੇ ਮੈਂਬਰਾਂ ਨਾਲ ਇਕੱਲੇ ਕਸਰਤ ਕਰਣ ਲਈ।
5. ਜੇ ਬਿਮਾਰ ਹੋ, ਜਾਂ ਬਿਮਾਰੀ ਦੇ ਲੱਛਣ ਹਨ ਤਾਂ ਘਰ ਵਿੱਚ ਹੀ ਰਹੋ।

ਇਸ ਬਿਮਾਰੀ ਬਾਰੇ [ਹੋਰ ਜਾਣੋ](#), ਅਤੇ ਲੋਕਾਂ ਵਿਚ ਇਸ ਬਾਰੇ ਵਧੀਕੀ ਜਾਣਕਾਰੀ ਫੈਲਾਉ (ਆਨਲਾਇਨ ਸ਼ੇਅਰ ਕਰਣ ਲਈ ਗਰਾਫਿਕ ਮੌਜੂਦ ਹਨ)

ਵੇਨਕੂਵਰ ਸਿਟੀ ਕਾਉਂਸਲ ਵਲੋਂ ਖਬਰਾਂ

ਇਸ ਮਹੀਨੇ ਦੀ ਖ਼ਾਸ ਇਲੈਕਟ੍ਰਾਨਿਕ ਮੀਟਿੰਗ ਵਿੱਚ ਕਾਉਂਸਲ ਨੇ ਵੋਟ ਕੀਤਾ:

- [ਸਥਾਨਕ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਜਾਵੇ](#), ਅਤੇ 2020 ਦੀਆਂ ਕਮਿਊਨਟੀ ਸਰਵਿਸ ਗਰਾਂਟਾਂ ਅਤੇ ਰੈਂਟਰ ਸਰਵਿਸ ਗਰਾਂਟਾਂ ਦੀ ਪ੍ਰਵਾਨਗੀ ਵਿਚ ਸਿਟੀ ਦਾ ਕੋਵਿਡ-19 ਵਜੋਂ ਜਵਾਬ ਵੀ ਸ਼ਾਮਿਲ ਕੀਤਾ ਜਾਵੇ।
- ਸਿਟੀ ਆਫ ਵੇਨਕੂਵਰ ਸਟਾਫ ਨੂੰ [ਰੈਸਟੋਰੈਂਟਾਂ ਵਿਚ ਅੰਦਰ ਬੈਠਣ ਦੀ ਸਰਵਿਸ](#) ਨੂੰ ਬੰਦ ਕਰਣ ਲਈ, ਬਾਈਲਾ ਲਾਗੂ ਕਰਣ ਦੀ ਇਜਾਜ਼ਤ ਦਿਤੀ ਜਾਵੇ।

ਕਾਉਂਸਲ ਦੀਆਂ ਮੀਟਿੰਗਾਂ ਇਲੈਕਟ੍ਰਾਨਿਕਲੀ ਹੋ ਰਹੀਆਂ ਹਨ। ਲੋਕਾਂ ਨੂੰ [ਆਨਿਲਾਇਨ ਟਿਪਣੀਆਂ / ਕੌਮੈਂਟਸ](#) ਦੇਣ ਲਈ, ਅਤੇ [ਕਾਉਂਸਲ ਦੀ ਤਾਜ਼ਾ ਸਮਾਂਸੂਚੀ ਤੇ ਮੀਟਿੰਗਾਂ ਦੀ ਕਾਰਵਾਈ](#) ਬਾਰੇ ਜਾਣਣ ਲਈ ਸਿਟੀ ਦੀ [ਲਾਇਵ ਬਰੋਡਕਾਸਟ](#) ਤੇ ਜਾਣ ਲਈ ਕਿਹਾ ਜਾਂਦਾ ਹੈ।

ਪਿਛਲੇ ਹਫਤੇ, ਕਾਉਂਸਲਰਾਂ ਨੇ 10 ਸਿਟੀ ਐਡਵਾਇਜ਼ਰੀ ਕਮੇਟੀਆਂ ਨਾਲ [ਵਿਸ਼ੇਸ਼ ਕਾਰਜਕਾਰੀ ਸੇਸ਼ਨ](#) ਰਾਹੀਂ ਉਹਨਾਂ ਦੇ ਸੁਵਾਵ ਪੁਛਣ ਲਈ ਅਤੇ ਹੋਰ ਕੀ ਕੀਤਾ ਜਾ ਸਕਦਾ ਹੈ, ਇਲੈਕਟ੍ਰਾਨਿਕ ਮੀਟਿੰਗਾਂ ਕੀਤੀਆਂ।

ਵੇਨਕੂਵਰ ਵਿਚ ਕਮਉਨਟੀ ਰਿਜ਼ਿਲਯੰਨਸ ਨੂੰ ਮਜ਼ਬੂਤ ਕਰਨਾ

ਇਸ ਐਮਰਜੈਂਸੀ ਵਿਚ ਡਾਓਨਟਾਓਨ ਈਸਟ ਅਤੇ ਡਾਓਨਟਾਓਨ ਸਾਊਥ ਦੇ ਵਸਨੀਕਾਂ ਦੀਆਂ ਜਰੂਰੀ ਲੋੜਾਂ ਪੂਰੀਆਂ ਕਰਨ ਲਈ ਸਿਟੀ ਪੁਰਜ਼ੋਰ ਕੌਸ਼ਿਸ਼ ਕਰ ਰਹੀ ਹੈ।

ਇਹਨਾਂ ਕ੍ਰਿਆਵਾਂ ਵਿਚ ਸ਼ਾਮਿਲ ਹਨ:

- ਬੇਘਰ ਹੋਣ ਦਾ ਅਨੁਭਵ ਕਰਨ ਵਾਲੇ ਲੋਕਾਂ ਲਈ ਇਕ ਸੁਰੱਖਿਅਤ ਸਥਾਨ ਬਣਾਉਣ ਲਈ ਡਾਓਨਟਾਓਨ ਵਿੱਚ [2 ਐਮਰਜੈਂਸੀ ਰਿਸਪੌਂਸ ਸੈਂਟਰ](#) ਬਣਾਏ ਜਾਣ
- ਕੋਵਿਡ-19 ਕਰਕੇ ਜਿਨ੍ਹਾਂ ਲੋਕਾਂ ਕੋਲ [ਭੋਜਨ ਅਤੇ ਹੋਰ ਚੀਜ਼ਾਂ](#) ਦੀ ਪਹੁੰਚ ਨਹੀਂ ਹੈ, ਉਹਨਾਂ ਤੇ ਧਿਆਨ ਦਿਤਾ ਜਾਏ
- ਇਕ ਕਮਰੇ ਵਾਲੇ ਹੋਟਲਾਂ (SROs) ਵਿਚ ਕਿਰਾਏਦਾਰਾਂ ਦੀ ਸੁਰੱਖਿਅਤਾ ਵਲ ਕਦਮ ਚੁੱਕੇ ਜਾਣ

ਸਾਡੇ ਕਮਉਨਟੀ ਰਿਜ਼ਿਲਯੰਨਸ ਨੂੰ ਮਜ਼ਬੂਤ ਕਰਨ ਲਈ ਸਾਡੀਆਂ ਕੌਸ਼ਿਸ਼ਾਂ ਬਾਰੇ [ਹੋਰ ਪੜ੍ਹੋ](#), ਜਿਨ੍ਹਾਂ ਵਿੱਚ ਗੁਆਢਚਾਰਿਆ (ਨੈਬਰਹੂਡਜ਼), ਚੀਨੀ ਬੱਲਦੇ ਬਜ਼ੁਰਗਾਂ ਵਲ ਪਹੁੰਚ, ਅਤੇ ਕੋਵਿਡ-19 ਵਿਚ ਮਦਦ ਕਰਦੀਆਂ ਸੰਸਥਾਵਾਂ ਨੂੰ ਐਮਰਜੈਂਸੀ ਫੰਡ ਪਹੁੰਚਾਣ ਬਾਰੇ ਵਧੀਕੀ ਜਾਣਕਾਰੀ ਦਾ ਵੰਡਣਾ ਸ਼ਾਮਿਲ ਹੈ।

ਕੂੜੇ ਨੂੰ ਇੱਕਠੇ ਕਰਨ ਤੇ ਨਿਪਟਾਰੇ ਬਾਰੇ ਤਬਦੀਲੀ

ਰੀਸਾਇਕਲਿੰਗ ਵਿਚ ਜੁੱਟੇ ਕਰਮਚਾਰਿਆਂ ਦੀ ਸੇਹਤ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਿਟੀ ਤਬਦੀਲੀਆਂ ਕਰ ਰਹੀ ਹੈ। ਵਸਨੀਕਾਂ ਨੂੰ ਵੀ ਆਖਿਆ ਜਾਂਦਾ ਹੈ ਕਿ:

- ਸਾਰਾ ਨਿੱਜੀ ਕੂੜਾ-ਵਰਤਿਆ ਟਿਸ਼ੂ, ਸਫਾਈ ਲਈ ਵਰਤਿਆ ਕਪੜਾ, ਫੇਸ ਮਾਸਕ, ਦਸਤਾਨੇ, ਸੇਨਿਟਰੀ ਵਾਇਪਸ, ਕਾਗਜ਼ ਦੇ ਟਾਵਲ, ਨੋਪਕਿਨਜ਼ ਆਦਿ ਕੂੜੇਦਾਣ ਵਿੱਚ ਪਾਓ (ਹਰੇ ਬਿਨ ਵਿੱਚ ਨਹੀਂ)
- ਜੇ ਤੁਸੀਂ ਬਿਮਾਰ ਹੋ, ਜਾਂ ਕਿਸੀ ਬਿਮਾਰ ਦੀ ਦੇਖਭਾਲ ਕਰ ਰਹੇ ਹੋ, ਤਾਂ ਸਾਰਾ ਨਿੱਜੀ ਕੂੜਾ ਦੌਰੇ ਪਲਾਸਟਿਕ ਬੈਗ ਵਿੱਚ ਚੰਗੀ ਤਰਾਂ ਬੰਨ ਕੇ ਕੂੜੇਦਾਣ ਵਿੱਚ ਪਾਓ
- ਸਫਾਈ ਵਾਲੇ ਕਪੜੇ ਜਾਂ ਵਾਇਪ, ਅਤੇ ਜਿਨ੍ਹਾਂ ਤੇ ਕੰਮਪੋਸਟੈਬਲ ਜਾਂ ਫਲਸ਼ਏਬਲ ਲਿਖਿਆ ਹੈ, ਉਹਨਾਂ ਨੂੰ ਕਮੋੜ ਵਿੱਚ ਨਾ ਪਾਓ, ਕਿਉਂਕੇ ਇਹ ਸਿਓਰ ਸਿਸਟਮ ਨੂੰ ਬੰਦ ਕਰ ਦੇਣਗੇ
- ਘਰੇਲੂ ਕੂੜੇ ਦੀ ਇੱਕਠ ਅਤੇ ਡਿੱਪੋ ਫਸਿਲਟੀ ਉਤੇ ਵਾਧੂ ਭਾਰ ਤੋਂ ਬਚਾਉਣ ਵਜੋਂ ਸਪ੍ਰਿੰਗ ਕਲੀਨਿੰਗ ਪ੍ਰਾਜੈਕਟਾਂ ਨੂੰ ਅੱਗੇ ਪਾ ਦਿਓ

ਕੂੜੇ ਅਤੇ ਰੀਸਾਇਕਲਿੰਗ ਬਾਰੇ ਲਿਆਂਦਿਆਂ ਤਬਦੀਲੀਆਂ ਅਤੇ ਤੁਸੀਂ ਇਸ ਕੂੜੇ ਦੇ ਨਿਪਟਾਰੇ ਬਾਰੇ ਕੀ ਕਰ ਸਕਦੇ ਹੋ-ਇਸਦੇ [ਬਾਰੇ ਜਾਣੋ](#)

ਸੇਹਤ-ਸੰਬੰਧਤ ਅਤੇ ਜਰੂਰੀ ਕਰਮਚਾਰਿਆਂ ਦੀ ਮਦਦ:

- [ਪਾਰਕਿੰਗ ਇਨਫੋਰਸਮੈਂਟ ਵਿੱਚ ਛੁੱਟ](#) ਕਾਫੀ ਇਲਾਕਿਆਂ ਵਿੱਚ ਦਿਤੀ ਗਈ ਹੈ ਤਾਂ ਕਿ ਜਰੂਰੀ ਕਰਮਚਾਰਿਆਂ ਨੂੰ ਪਾਰਕਿੰਗ ਫਸਿਲਟੀ ਵਧੇਰੇ ਮਿਲ ਸਕੇ। ਬਾਕੀ ਸੱਭ ਨੂੰ ਕਿਹਾ ਜਾਂਦਾ ਹੈ ਕੇ ਸੜਕਾਂ ਉਤੇ ਪਾਰਕਿੰਗ ਨਾ ਵਰਤਨ ਤਾਂ ਕਿ ਇਹ ਸੱਭ ਕੁੱਝ ਹੋ ਸਕੇ। ਕੁਝ ਥਾਂਵਾਂ ਤੇ ਇਨਫੋਰਸਮੈਂਟ ਚਲਦੀ ਰਹੇਗੀ ਤਾਂਕਿ ਗਲਿਆਂ ਚਾਲੂ ਅਤੇ ਸੁਰੱਖਿਅਤ ਰਹਿਣ।

- [ਜ਼ਰੂਰੀ ਕਰਮਚਾਰੀਆਂ ਲਈ ਅਸਥਾਈ ਐਮਰਜੈਂਸੀ ਚਾਈਲਡਕੈਅਰ ਸ਼ੁਰੂ ਕੀਤੀ ਹੈ।](#) ਇਹ ਇਕ ਰੇਫਰਲ ਸਿਸਟਮ ਹੈ ਜੋ ਕਿ ਜ਼ਰੂਰੀ ਕਰਮਚਾਰੀਆਂ ਨੂੰ ਲਾਇਸੈਂਸ-ਸ਼ੁਦਾ ਚਾਈਲਡਕੈਅਰ ਸੰਸਥਾਵਾਂ ਨਾਲ ਇਸ ਮੁਸ਼ਕਿਲ ਵੇਲੇ ਮਿਲਾ ਸਕੇ।
- ਫਰੰਟਲਾਈਨ ਕਰਮਚਾਰੀਆਂ ਦੇ ਅਣਥਕ ਅਤੇ ਅਨਮੋਲ ਕੰਮ ਦੀ [ਹਰ ਰਾਤ ਸ਼ਾਮੀ 7 ਵਜੇ ਜੈਕਾਰੈ](#) ਨਾਲ ਸਰਾਹਨਾਂ ਕਰਨ ਲਈ ਨੀਲੀਆਂ ਬੱਤੀਆਂ ਨਾਲ ਸਿਟੀ ਹਾਲ, ਬਰਾਰੱਡ ਬਰਿਜ, ਅਤੇ ਬਲੈਡਲ ਕੌਂਜ਼ਰਵੇਟਰੀ ਸ਼ਾਮਲ ਹੋ ਰਹੇ ਹਨ। [ਵੈਨਕੂਵਰ ਪਾਰਕ ਬੋਰਡ ਨੇ ਵੀ ਰਾਤ 9 ਵਜੇ ਦਾ ਗੱਨ ਸਲੂਟ ਹੁਣ 7 ਵਜੇ](#) ਕਰ ਦਿਤਾ ਹੈ। ਸਭ ਨੂੰ ਉਹਨਾਂ ਦੀ ਪ੍ਰਸ਼ੰਸਾ ਵਿੱਚ ਆਵਾਜ਼ ਉਠਾ ਕੇ ਸਰਾਹਣਾਂ ਕਰਨ ਲਈ ਉਤਸਾਹਿਤ ਕੀਤਾ ਜਾਂਦਾ ਹੈ।

ਸਭ ਫਰੰਟਲਾਈਨ ਤੇ ਕੰਮ ਕਰਨ ਵਾਲਿਆਂ ਦਾ ਧੰਨਵਾਦ. ਤੁਸੀ ਸੁਾਡੇ ਸਾਰਿਆਂ ਨੂੰ ਸੁਰੱਖਿਅਤ ਰਖਣ ਲਈ ਜੋ ਕੁਝ ਵੀ ਕਰ ਰਹੇ ਹੋ, ਉਸ ਲਈ ਅਸੀ ਤੁਹਾਡੇ ਆਭਾਰੀ ਹਾਂ।

ਜੋ ਕੁਝ ਹੋ ਰਿਹਾ ਹੈ, ਉਸ ਲਈ ਆਪਣੇ-ਆਪ ਨੂੰ ਅਪਡੇਟਿਡ ਰਖੋ

ਸਾਨੂੰ ਕਦਰ ਹੈ ਕਿ ਸੱਭ ਪਾਸਿਓਂ ਬਹੁਤ ਸਾਰੀ ਜਾਣਕਾਰੀ ਵੰਡੀ ਜਾ ਰਹੀ ਹੈ, ਅਤੇ ਬਹੁਤ ਸਾਰੀ ਜਾਣਕਾਰੀ ਪ੍ਰਮਾਣਤ ਸਰੋਤ ਤੋਂ ਨਹੀਂ ਆ ਰਹੀ ਹੈ। ਸੁਾਡੇ ਸਾਰੇ ਅਪਡੇਟ ਤੁਸੀ ਸੁਾਡੀਆਂ ਖਬਰਾਂ ਜੋਕਿ ਸੁਾਡੀ ਵੈਬਸਾਇਟਸ ਉਤੇ ਹਨ, ਅਤੇ ਸੁਾਡੇ ਪ੍ਰਮਾਨਿਤ ਸੋਸ਼ਲ ਫੀਡ ਦੇ ਜਰਿਐ ਤੁਸੀ ਦੇਖ ਸਕਦੇ ਹੋ।



ਕਿਰਪਾ ਕਰਕੇ ਹੋਰਾਂ ਨਾਲ ਸ਼ੇਅਰ ਕਰੋ, ਅਤੇ ਉਹ ਅਪਡੇਟਸ ਲਈ [ਇਥੇ](#) ਸਾਇਨ ਕਰ ਸਕਦੇ ਹਨ।

ਵੈਬਸਾਇਟ: vancouver.ca

[ਟਿੱਪਣੀਆਂ ਇਥੇ](#) ਭੇਜੋ

ਸਾਨੂੰ ਕਾਲ ਕਰੋ: ਸਿਟੀ ਦੀ ਕੋਵਿਡ-19 ਦੀ ਜੁਆਬੀ ਜਾਣਕਾਰੀ ਬਾਰੇ ਐਮਰਜੈਂਸੀ ਤੇ ਬਗੈਰ ਮਸਲਿਆ ਲਈ 3-1-1 ਨੂੰ ਫੋਨ ਕਰੋ। ਕਈ ਜੁਬਾਨਾ ਵਿੱਚ ਅਨੁਵਾਦ ਉਪਲੱਭਦ ਹੈ।

9-1-1 ਸਿਰਫ ਐਮਰਜੈਂਸੀ ਲਈ ਵਰਤੋ।

**Stay Home,
Stay Put**

留在家中 . 不要外出
待在家里, 请不要出门
ابقى فى المنزل

Restez à la maison, ne sortez pas

در خانه بمانید تا زنده بمانید!

ਘਰ ਵਿੱਚ ਰਹੋ-ਤੇ ਉਥੇ ਹੀ ਟਿਕੋ ਰਹੋ

ở nhà, bắt di bắt dịch

Manatili sa bahay, manatiling ligtas

Quédate en casa, no salgas